



SEL MANUFACTURING COMPANY LIMITED

Regd. Office: 274, Dhandari Khurd G.T. Road Ludhiana- 141014
CIN: L51909PB2000PLC023679
Tel: +91-161-7111117, Fax: +91-161-7111118, Email: cs@selindia.in
Website: www.selindia.in

August 01, 2023

To

BSE Limited

Department of Corporate Services
25th Floor, PJ Towers, Dalal Street, Mumbai-
400001

National Stock Exchange of India Limited

Exchange Plaza, Bandra Kurla Complex, Bandra
(East), Mumbai-400051

Scrip Code: 532886

Symbol: SELMC

**Sub: Newspaper Advertisement – Disclosure under Regulation 30 and Regulation 47 of SEBI
(Listing Obligations and Disclosure Requirements) Regulations, 2015**

Scrip Code: 532886, Scrip Id: SELMC, ISIN No.: INE105101020

Dear Sir,

Pursuant to Regulation 47 read with Regulation 30 of the SEBI (Listing Obligations and Disclosure Requirements) Regulations, 2015, we are enclosing herewith copies of Newspaper advertisement published in Financial Express (English) and Desh Sewak (Punjabi) on 01/08/2023, regarding Dispatch of Notice of 23rd Annual General Meeting to shareholders.

Kindly take the same on record.

Thanking you,

Yours faithfully,

For SEL MANUFACTURING COMPANY LIMITED

Naveen Arora
Whole-time Director
DIN: 09114375

DEBTS RECOVERY TRIBUNAL CHANDIGARH (DRT 2)
1st Floor SCO 33-34-35 Sector-17 A, Chandigarh
(Additional space allotted on 3rd & 4th Floor also)

Case No.: OA/609/2019
Summons under sub-section (4) of section 19 of the Act, read with sub-rule (2A) of rule 5 of the Debt Recovery Tribunal (Procedure) Rules, 1993.

CORPORATION BANK Exh. No.: 19125
VS
ATUL EMBROIDERY AND OTHERS.

(1) Atul Embroidery And Others, D/W/S/O-Sandeep Bhardwaj Atul Embroidery Through Its Proprietor Sandeep Bhardwaj Son Of Shri Jaidev Bhardwaj Plot No. 1588, HSIIDC Rai District Sonapat Haryana, Sonapat Haryana (2) Sandeep Bhardwaj Son Of Jaidev Bhardwaj Plot No. 1588, HSIIDC Rai District Sonapat Haryana.
Also At.
VPO Badmalik District Sonapat - 131001 Haryana Mobile No. 9215214207 Sonapat Haryana.

SUMMONS
WHEREAS, OA/609/2019 was listed before Hon'ble Presiding Officer/Registrar on 05/07/2023.
WHEREAS this Hon'ble Tribunal is pleased to issue summons/notice on the said Application under section 19(4) of the Act, (OA) filed against you for recovery of debts of Rs.1737451/- (application along with copies of documents etc. annexed).
In accordance with sub-section (4) of section 19 of the Act, you, the defendants are directed as under:-
(i) to show cause within thirty days of the service of summons as to why relief prayed for should not be granted.
(ii) to disclose particulars of properties or assets other than properties and assets specified by the applicant under serial number 3A of the original application.
(iii) you are restrained from dealing with or disposing of secured assets or such other assets and properties disclosed under serial number 3A of the original application, pending hearing and disposal of the application for attachment of properties.
(iv) you shall not transfer by way of sale, lease or otherwise, except in the ordinary course of his business any of the assets over which security interest is created and/or other assets and properties specified or disclosed under serial number 3A of the original application without the prior approval of the Tribunal.
(v) you shall be liable to account for the sale proceeds realised by sale of secured assets or other assets and properties in the ordinary course of business and deposit such sale proceeds in the account maintained with the bank or financial institutions holding security interest over such assets.
You are also directed to file written statement with a copy thereof furnished to the applicant and to appear before Registrar on 25/08/2023 at 10:30 A.M. failing which the application shall be heard and decided in your absence.
Given under my hand and the seal of this Tribunal on this date: 07/07/2023.

Signature of the Officer Authorised to issue summons

OFFICE OF THE RECOVERY OFFICER-III
DEBTS RECOVERY TRIBUNAL CHANDIGARH(DRT3)
Ground Floor, SCO 33-34-35, Sector-17A, Chandigarh
(Additional Space Allotted on 3rd & 4th Floor Also)

(PUBLICATION NOTICE)
NOTICE FOR SETTling A SALE PROCLAMATION UNDER RULE 53 OF THE SECOND SCHEDULE TO THE INCOME TAX ACT, 1961 READ WITH THE RECOVERY OF DEBTS & BANKRUPTCY ACT, 1993 Exh. : 97
RC/1070/2019 13.04.2023

PUNJAB NATIONAL BANK (E-ORIENTAL BANK OF COMMERCE)
VERSUS SURYA RICE

To
(CD 1) M/s Surya Rice, Dhani Partap Singh Road, Malout, District Muktsar Sahib (Punjab) through its Proprietor Sh. Ashish Kathuria.
(CD 2) Sh. Ashish Kathuria S/o Sh. Satinder Kumar Kathuria R/o House No. 462, Main Bazar, Collage Road, St. No. 8, Malout, District Muktsar Sahib-152107.
(CD 3) Sh. Satinder Kathuria S/o Sh. Kesar Chand, R/o House No. 462, Main Bazar, Collage Road, St. No. 8, Malout, District Muktsar Sahib.
(CD 4) Sh. Bishamber Dass Muradia S/o Sh. Gobind Lal, R/o House No. 54, Vikas Public School Malout, Tehsil Malout, District Muktsar Sahib, Punjab.

Whereas you the was ordered by the Presiding Officer of DEBTS Recovery Tribunal Chandigarh (DRT 3) who had issued the Recovery Certificate dated 23.08.2019 in OA/2155/2018 to pay to the Applicant Bank(s)/Financial Institution(s) name of applicant, the sum of Rs. 1,32,90,536.82P (Rupees One Crore Thirty Two Lakhs Ninety Thousands Five Hundred Thirty Six and Paise Eighty Two Only) along with pendente lite and future interest @ 10.95% Simple Interest Yearly w.e.f. 23.08.2018 till realization and costs of Rs. 2,15,700/- (Rupees Two Lakh Fifteen Thousand Seven Hundred Only) and whereas the said has not been paid, the undersigned has ordered the sale of undermentioned immovable/Immovable Property.

2. Whereas it has been shown to the satisfaction of Tribunal that it is not possible to serve you in the ordinary way, therefore this notice is given by this publication directing you to put in appearance before this Tribunal on 29.08.2023 at 10.30 A.M.

SPECIFICATION OF PROPERTY
The Plot of land measuring 12 Kanals 05 marlas.
(a) Land measuring 10 Kanals 04 marlas comprised in Rect & Killa No. 67/119(7-4), 22/1(3-0), Kheawat No. 2948, Khatani No. 4788 as per Jamabandi for the year 2014-15 situated at Village Malout, Tehsil Malout.
(b) Land measuring 02 Kanals 01 marlas being 41/134 share of total area of measuring 06 Kanals 14 Marlas comprised in Rect & Killa No. 67/21(6-14), as per Jamabandi for the year 2014-15, HB No. 156, at Fazilka Road, Malout, District Muktsar Sahib, Punjab, Owned and Possessed by Defendant No. 1 i.e. M/s Surya Rice Mills, Malout, District Muktsar Sahib.
Given under my hand and the seal of the Tribunal, on this date 13.04.2023. Recovery Officer-3 DEBTS Recovery Tribunal Chandigarh, DRT-3

SEL MANUFACTURING COMPANY LIMITED
Regd. Office: 274, Dhandari Khurd G.T. Road Ludhiana- 141014
CIN: L51909PB2000PLC023679
Tel: +91-161-7111117, Fax: +91-161-7111118, Email: cs@selindia.in
Website: www.selindia.in

NOTICE

NOTICE is hereby given that:
The 23rd Annual General Meeting of the members of SEL Manufacturing Company Limited is scheduled to be held on Tuesday, the 22nd August 2023 at 11.00 AM through Video Conferencing/Other Audio Visual Means to transact the business set out in the Notice of AGM. In accordance with the General Circulars dated April 8, 2020, May 5 2020, January 13 2021, May 5 2022 and December 28 2022, issued by the Ministry of Corporate Affairs and Securities and Exchange Board of India Circulars dated May 12 2020, January 15 2021, May 13 2022 and January 05 2023, the requirement of sending physical copy of the notice of the AGM and Annual Report has been dispensed with. The Company has sent Annual Report 2022-2023 including Notice of 23rd Annual General Meeting through electronic mode only, to those members whose mail addresses are registered with the company/Registrar and Transfer Agent, Link Intime India Private Limited as on Friday 28 July 2023. The Electronic dispatch of Notice and Annual Report to members have been completed on July 31, 2023. The Annual Report 2022-2023 including Notice of the Company are available on the website of the Company at www.selindia.in, website of Stock Exchanges i.e. www.bseindia.com and www.nseindia.com.
The members may send an e-mail request at the email id cs@selindia.in along with scanned copy of the signed request letter providing the email address, mobile number, self-attested PAN copy and Client Master copy in case of electronic folio/copy of share certificate in case of physical folio for receiving the Annual report including the Notice of AGM and the e-voting instructions.

Remote e-Voting
In compliance with the provisions of Section 108 of the Companies Act, 2013 (The Act) read with Rules made thereunder and Regulation 44 of the SEBI (Listing Obligations and Disclosure Requirements) Regulations, 2015, the Company is offering remote e-voting facility to all the Members of the Company before and during the AGM, in respect of the business to be transacted at the AGM and for this purpose, the Company has appointed Central Depository Service Limited, for facilitating voting through electronic means.
The detailed instructions for remote e-Voting are included in the Notice of the AGM. Members are requested to note the following:

- Date and time of commencement of remote e-voting: Saturday, 19th August, 2023 at 09.00 am.
- Date and time of end of remote e-voting: Monday, 21st August, 2023 at 5.00 pm.
- Cut-off date: Monday, 14th August 2023.
- The voting rights of members shall be in proportion to their shares of the paid up equity share capital of the company as on the cut-off date of Monday, 14th August 2023. Any person, who acquires shares of the Company and becomes member of the Company after dispatch of the notice of the meeting and holding shares as on the cut-off date i.e. Monday, 14th August 2023 may obtain their User ID and password by sending a request to delhi@linkintime.co.in. If the member is already registered with CDSL for e-voting then he/she can use his/her existing User ID and password for casting through remote e-voting.
- Remote e-voting shall not be allowed beyond 5.00 pm on 21st August, 2023.
- Members who have cast their vote by remote e-voting may also attend the meeting, but shall not be allowed to vote again at the AGM.

Registration of E-Mail Addresses
For permanent registration of e-mail addresses, the Members holding shares in demat form are requested to update the same with their respective DP and in case of Members holding the shares in physical form are requested to update the same with the Registrar and Transfer Agent of the Company, by submitting form ISR-1.
Joining the AGM through VC/OAVM
The Information about login credentials to be used and the steps to be followed for attending the AGM through VC/OAVM are also included in the Notice of the AGM.
In case you have any queries or issues regarding e-voting, you may refer the Frequently Asked Questions ("FAQs") and e-voting manual available at www.evotingindia.com, under help section or write an email to helpdesk.evoting@cdslindia.com or contact at Registered Office, 274, Dhandari Khurd, G.T. Road, Ludhiana 141014 Phone No.: 0161-7111117, Email: cs@selindia.in.

For SEL Manufacturing Company Limited
Sd/-
(Naveen Arora)
Whole-time Director
DIN: 09114375

Place: Ludhiana
Date: 31-07-2023

DEBTS RECOVERY TRIBUNAL CHANDIGARH (DRT 2)
1st Floor SCO 33-34-35 Sector-17A, Chandigarh
(Additional space allotted on 3rd & 4th Floor also)

Case No.: OA/568/2023
Summons under sub-section (4) of section 19 of the Act, read with sub-rule (2A) of rule 5 of the Debt Recovery Tribunal (Procedure) Rules, 1993. Exh. No.: 18811

PUNJAB NATIONAL BANK Exh. No.: 18811
VS
GANGOTRI OVERSEAS

To,
(1) Gangotri Overseas A Sole Prop. Concern At Babail Road, Panipat Through Its Prop. Sh. Surinder Narula S/o Mulkh Raj Narula Panipat, Haryana.
(2) Surinder Kumar Narula S/o Mulkh Raj Narula Resident of House No 632 Huda Phase II Sector 12 Panipat, Haryana.
(3) Smt. Simmi Narula W/o Sh. Surinder Narula Resident of House No 632 Huda Phase II Sector 12, Panipat, Haryana.

SUMMONS
WHEREAS, OA/568/2023 was listed before Hon'ble Presiding Officer/Registrar on 21/06/2023.
WHEREAS this Hon'ble Tribunal is pleased to issue summons/notice on the said Application under section 19(4) of the Act, (OA) filed against you for recovery of debts of Rs.15683859.30/- (application along with copies of documents etc. annexed).
In accordance with sub-section (4) of section 19 of the Act, you, the defendants are directed as under:-
(i) to show cause within thirty days of the service of summons as to why relief prayed for should not be granted.
(ii) to disclose particulars of properties or assets other than properties and assets specified by the applicant under serial number 3A of the original application.
(iii) you are restrained from dealing with or disposing of secured assets or such other assets and properties disclosed under serial number 3A of the original application, pending hearing and disposal of the application for attachment of properties.
(iv) you shall not transfer by way of sale, lease or otherwise, except in the ordinary course of his business any of the assets over which security interest is created and/or other assets and properties specified or disclosed under serial number 3A of the original application without the prior approval of the Tribunal.
(v) you shall be liable to account for the sale proceeds realised by sale of secured assets or other assets and properties in the ordinary course of business and deposit such sale proceeds in the account maintained with the bank or financial institutions holding security interest over such assets.
You are also directed to file written statement with a copy thereof furnished to the applicant and to appear before Registrar on 20/09/2023 at 10:30 A.M. failing which the application shall be heard and decided in your absence.
Given under my hand and the seal of this Tribunal on this date: 26/06/2023.

Signature of Officer Authorised to issue summons.

BRANCH OFFICE: KURUKSHETRA ECB, HARYANA

POSSESSION NOTICE (FOR IMMOVABLE PROPERTY)

Whereas, the undersigned being the authorized officer of the Union Bank of India under the Securitization and Reconstruction of Financial Assets and Enforcement of Security Interest (Second) Act 2002 and in exercise of powers conferred under section 13(12) read with rule 3 of the Security Interest (Enforcement) Rules, 2002 issued/published notices upon the borrowers to repay the amount mentioned in the notices within 60 days from the date of receipt of the said notices. The borrowers having failed to repay the amount, notice is hereby given to the borrowers/Mortgagors/Guarantor in particular and the public in general that the undersigned has taken Symbolic Possession of the property described herein below in exercise of powers conferred on him/her under section 13(4) of the said Act read with rule 8 of the said rule on the dates mentioned against accounts.

The borrowers/Mortgagors/Guarantor in particulars and the public in general is hereby cautioned not to deal with the properties and any dealings with the properties will be subject to the charge of the Union Bank Of India for an amount mentioned herein below besides interest and other charges/expenses against accounts.

Name of Account / Branch Office	Description of Property taken in Possession	Date and Amount of Demand Notice	Date of Taking Possession
Mrs. Shweta Gupta w/o Aviral Gupta & Mr. Aviral Gupta S/o Sh. Vishwa Bandhu	All the piece and parcel of property admeasuring 502.32 Sq. Yd situated at H No. 424, Sector 13, Urban Estate Kurukshetra, Tehsil Thanesar & Dist. Kurukshetra owned by Mr. Aviral Gupta S/o Sh. Vishwa Bandhu, Bounded By - North - Plot No. 109, South - Road, East - House No. 425, West - House No. 423.	29.05.2021 Rs 8,48,782.14 (Rupees Eight Lakh Forty Eight Thousand Seven Hundred Eighty Two and Paise Fourteen Only)	27.07.2023

Date: 31.07.2023 Place: Kurukshetra Authorised Officer (UNION BANK OF INDIA)

Public Notice For E-Auction For Sale Of Immovable Properties
Sale of Immovable property mortgaged to IIFL Home Finance Limited (Formerly known as India Infoline Housing Finance Ltd.) (IIFL-HFL) Corporate Office at Plot No. 98, Udyog Vihar, Phase-IV, Gurgaon-122015 (Haryana) and Branch Office at:- "SCO 2907-2908, 2nd Floor, Sector-22 C, Chandigarh 160022" under the Securitization and Reconstruction of Financial Assets and Enforcement of Security Interest Act, 2002 (hereinafter "Act"). Whereas the Authorized Officer ("AO") of IIFL-HFL has taken the possession of the following properties pursuant to the notice issued U/S 13(2) of the Act in the following loan accounts:-

Borrower(s) / Co-Borrower(s) / Guarantor(s)	Demand Notice Date and Amount	Description of the Immovable property/ Secured Asset	Date of Physical Possession	Reserve Price
1. Mr. Pritu 2. Mrs. Manju Chauhan 3. Pritu Marble Labours Contractor (Prospect No. IL10142924)	19-Oct-2022 Rs. 19,68,139/- (Rupees Nineteen Lakh Sixty Eight Thousand One Hundred Thirty Nine Only) Bid Increase Amount Rs. 25,000/- (Rupees Twenty Five Thousand Only)	All that part and parcel of the property bearing Plot No. 6, With Land Area Ad Measuring 999 Sq.Ft. And Built Up Area Ad Measuring 974 Sq.Ft. Bearing Khatoni No. 103174 comprised under Khasra No. 571(3), 503(2-17), Killa 2, Sant Nagar Colony, Village Jandoli, Rajpura Town, Rajpura, Punjab, India, 140401. (Carpet area-765 sq. ft.)	18-July-2023 As On Date 03-July-2023	Rs. 13,44,000/- (Rupees Thirteen Lakh Forty Four Thousand Only) Earliest Money Deposit (EMD) Rs. 19,14,519/- (Rupees Nineteen Lakh Fourteen Thousand Five Hundred Ninety Nine Only)

Mode of Payment:- EMD payments are to be made vide online mode only. To make payments you have to visit <https://www.bankauctions.com> and pay through link available for the property/Secured Asset only.
Notice: Payment link for each property/Secured Asset is different. Ensure you are using link of the property/Secured Asset you intend to buy vide public auction.
For balance payment, upon successful bid, has to pay through RTGS/NEFT. The accounts details are as follows: a) Name of the Account:- IIFL Home Finance Ltd., b) Name of the Bank:- Standard Chartered Bank, c) Account No:-9902879xxxxx followed by Prospect Number, d) IFSC Code:- SCBL0036001, e) Bank Address:- Standard Chartered Bank, 90 M.G. Road, Fort, Mumbai-400001.

Terms and Conditions:-
1. For participating in e-auction, intending bidders required to register their details with the Service Provider <https://www.bankauctions.com>, well in advance and has to create the login account, login ID and password. Intending bidders shall submit their "Tender FORM" along with the payment details towards EMD, copy of the KYC and PAN card at the above mentioned Branch Office.
2. The bidders shall improve their offer in multiple of amount mentioned under the column "Bid Increase Amount". In case bid is placed in the last 5 minutes of the closing time of the auction, the closing time will automatically get extended for 5 minutes.
3. The successful bidder should deposit 25% of the bid amount (after adjusting EMD) within 24 hours of the acceptance of bid price by the AO and the balance 75% of the bid amount within 15 days from the date of confirmation of sale by the secured creditor. All deposit and payment shall be in the prescribed mode of payment.
4. The purchaser has to bear the cess, applicable stamp duty, fees, and any other statutory dues or other dues like municipal tax, electricity charges, land and all other incidental costs, charges including all taxes and rates outgoings relating to the property.
5. Bidders are advised to go through the website <https://bankauctions.com> and <https://www.iifl.com/home-loans/properties-for-auction> for detailed terms and conditions of auction sale and auction application form before submitting their bids for taking part in the e-auction sale proceedings.
6. For details, help procedure and online training on e-auction prospective bidders may contact the service provider E mail ID:- support@bankauctions.com, Support Helpline Numbers @ 791981124/25/26.
7. For any query related to Property details, Inspection of Property and Online bid etc. call IIFL HFL toll free no. 1800 2672 499 from 09:30 hrs to 18:00 hrs between Monday to Friday or write to email- auction.h@iifl.com
8. Notice is hereby given to above said borrowers to collect the household articles, which were lying in the secured asset at the time of taking physical possession within 7 days, otherwise IIFL-HFL shall not be responsible for any loss of property under the circumstances.
9. Further the notice is hereby given to the Borrowers, that in case they fail to collect the above said articles same shall be sold in accordance with Law.
10. In case of default in payment at any stage by the successful bidder/ auction purchaser within the above stipulated time, the sale will be cancelled and the amount already paid will be forfeited (including EMD) and the property will be again put to sale.
11. AO reserves the rights to postmodify or vary the terms and condition of tender/auction without assigning any reason thereof. In case of any dispute in tender/auction, the decision of AO of IIFL-HFL will be final.

STATUTORY 30 DAYS SALE NOTICE UNDER RULE 8 (6) OF THE SARFAESI ACT, 2002
The Borrower are hereby notified to pay the sum as mentioned above along with upto dated interest and ancillary expenses before the date of Tender/Auction, failing which the property will be auctioned/sold and balance dues if any will be recovered with interest and cost.
Place: Rajpura Date: 01-Aug-2023 Sd/-Authorised Officer, IIFL Home Finance Limited

PUNJAB NATIONAL BANK
B/o G. T. Road (026500), Khanna -141401

Rule-8(1) POSSESSION NOTICE (For Immovable Property)

Whereas, the undersigned being the Authorized officer of the Punjab National Bank, G. T. Road, Khanna under the Securitization and Reconstruction of Financial Assets and Enforcement of Security Interest Act, 2002 and in exercise of powers conferred under section 13(12) read with Rule 3 of Security Interest (Enforcement) Rules, 2002 issued Demand Notice U/S 13(2) dated mentioned as below calling upon the borrower(s)/ Guarantor(s) to repay the amount mentioned in the notice(s) being within 60 days from the date of receipt of the said Notices.
The borrower (s)/ Mortgagor(s) having failed to repay the amount, notice is hereby given to the borrower and the public in general that the undersigned has taken Symbolic Possession of the property described herein below in exercise of powers conferred on him/her under Section 13(4) of the said Act read with rule 8 of the Security Interest (Enforcement) Rules, 2002, on these dates mentioned against below accounts.
The borrower(s)/ Guarantor(s) in particular and the public in general are hereby cautioned not to deal with the property and any dealings with the property(ies) will be subject to the charge of the Punjab National Bank G.T. Road, Khanna for an aggregate amount as mentioned below + future interest thereon and costs, etc.
The borrowers/Guarantors/Mortgagors attention is invited to provision of sub-section (8) of section 13 of the Act, in respect of time available to redeem the secured assets.

Name of the Borrower/Guarantor /Owner of Property	Description of the Mortgage Property/ies	Date of Demand Notice	Date of Possession Notice	Nature of Possession Amount Outstanding
Borrower(s):- Sh. Naresh Kumar S/o Sh. Gian Chand R/o H. No.12-B, Model Town, Samrala Road, Khanna, Distt. Ludhiana-141401.	Residential House [msg.0K-3M] unit No.1345/B/V, Model Town Rahoun [Khanna] situated at H. No.12-B, Model Town, Samrala Road, Khanna standing in the name of Sh. Naresh Kumar S/o Sh. Gian Chand acquired vide Sale Deed No.2839 dt.29.08.2006. Boundaries as per Title Deed No.2839 dt.29.08.2006. East: Plot of Kulwant Rai Side 25'. West: Street Side 25'. North: House of Ashok Kumar Side 38'. South: House of Pawan Kumar Side 34".	26.05.2023	27.07.2023	Rs.9,44,283.00 (Rs. Nine Lac Forty Four Thousand Two Hundred Eighty Three Only) as on 25.05.2023 (Less recovery if any) plus Further interest w.e.f. 01/05/2023 plus cost and charges thereon.

DATE: 31.07.2023 Place: Khanna Authorised Officer

State Bank of India

Branch Office :- Siwan (07550) District Kaithal-136033 E-mail: sbi.07550@sbi.co.in

POSSESSION NOTICE (Rule-8(1)) (For Immovable Property)

Whereas, the undersigned being the Authorized Officer of the State Bank of India Siwan (Kaithal) under the Securitization and Reconstruction of Financial Assets and Enforcement of Security Interest Act, 2002 and in exercise of Powers conferred under Section 13 read with the Security Interest (Enforcement) Rules, 2002, issued a demand notice dated 27.04.2023 calling upon the Borrower(s) 1. Sh. Deep Chand S/o Sh. Chander Prakash R/o Siwan 77, Near Swarag Dwar Mandir, VPO Siwan, District Kaithal-136033. 2. Smt. Savitri W/o Sh. Chander Prakash R/o Siwan 77, Near Swarag Dwar Mandir, VPO Siwan, District Kaithal-136033. to repay the amount mentioned in the notice being Rs. 2,91,145.00 (Rupees Two Lakhs Ninety-One Thousand One Hundred Forty-Five Only) + Interest & charges w.e.f. 07.01.2023 minus recovery if any, within 60 days from the date of notice/date of receipt of the said notice.
The borrower having failed to repay the amount, notice is hereby given to the borrower and the public in general that the undersigned has taken possession of the property described herein below in exercise of powers conferred on him/her under Section 13(4) of the said Act read with Rule 8 of the said Rules on this 25th day of July of the year 2023.
The borrower in particular and the public in general is hereby cautioned not to deal with the property and any dealings with the property will be subject to the charge of the State Bank of India for an amount of Rs.2,91,145.00 (Rupees Two Lakhs Ninety-One Thousand One Hundred Forty-Five Only) + Interest & charges w.e.f. 07.01.2023 minus recovery if any thereon.

DESCRIPTION OF IMMOVABLE PROPERTY :-
All that part and parcel of Equitable Mortgage of area measuring 0Ks 4.3MIs, (1) Land Property/House/Bara measuring 0Ks 3.3MIs representing 1/6 share in total Land measuring 1Ks 0MIs comprised in Kheawat no 1857, Khatoni no. 2161 Rect no. 1301/2 (0-12), Rect no.1301/1 (0-8). (2) Land Property/House/Bara measuring 0 K 1MIs representing 1/18 share in total Land measuring 0Ks 18MIs comprised in Kheawat no. 1859, Khatoni no. 2164 Rect, no. 1300(0-18), situated at Village Siwan vide Jamabandi for the year 2012-13 & vide mutation no. 18214, sale deed no. 2868/1 dated 24.03.1977, in the name of Sh. Deep Chand S/o Sh. Chander Prakash of Siwan and is bounded as under. East: Harphool S/o Geeta Ram, West: Sunder Lal, North: Sadhu Ram, South: Gali.

Date: 31.07.2023 Place: Siwan AUTHORISED OFFICER, STATE BANK OF INDIA

DEBTS RECOVERY TRIBUNAL CHANDIGARH (DRT-1)
2nd FLOOR, S.C.O. 33-34-35, SECTOR-17A, CHANDIGARH

Case No. : OA/432/2021
Summons under Sub-Section (4) of section 19 of the Act, read with Sub-rule (2A) of rule 5 of the Debt Recovery Tribunal (Procedure) Rules, 1993. Exh. No.: 14897

PUNJAB & SIND BANK
VS
M/S GURUNANAK JEWELLERS

To,
(1) M/s Gurunank Jewellers through its Proprietor Gurpreet Singh Son of Paramjit Singh, Shastri Market, Tehsil Kotkapura and District Faridkot, Punjab.
(2) Gurpreet Singh Son of Paramjit Singh Resident of Gobind Nagar, Backside Gaushala, Street No. 4, Shikhanwala Road, Tehsil Kotkapura and District Faridkot, Punjab.
(3) Paramjit Singh Son of Mohinder Singh Resident of Gobind Nagar, Backside Gaushala, Street No. 4, Shikhanwala Road, Tehsil Kotkapura and District Faridkot, Punjab.
(4) Smt. Jaspreet Kaur Wife of Gurpreet Singh, Resident of Gobind Nagar, Backside Gaushala, Street No. 4, Shikhanwala Road, Tehsil Kotkapura and District Faridkot, Punjab.

SUMMONS
WHEREAS, OA/432/2021 was listed before Hon'ble Presiding Officer/Registrar on 31.01.2023.
WHEREAS this Hon'ble Tribunal is pleased to issue summons/notice on the said Application under section 19(4) of the Act, (OA) filed against you for recovery of debts of Rs. 25,68,426.22 (application along with copies of documents etc. annexed).
In accordance with sub-section (4) of section 19 of the Act, you, the defendants are directed as under :-
(i) to show cause within thirty days of the service of summons as to why relief prayed for should not be granted;
(ii) to disclose particulars of properties or assets other than properties and assets specified by the applicant under serial number 3A of the original application;
(iii) you are restrained from dealing with or disposing of secured assets or such other assets and properties disclosed under serial number 3A of the original application, pending hearing and disposal of the application for attachment of properties;
(iv) you shall not transfer by way of sale, lease or otherwise, except in the ordinary course of his business any of the assets over which security interest is created and/or other assets and properties specified or disclosed under serial number 3A of the original application without the prior approval of the Tribunal;
(v) you shall be liable to account for the sale proceeds realised by sale of secured assets or other assets and properties in the ordinary course of business and deposit such sale proceeds in the account maintained with the bank or financial institutions holding security interest over such assets.
You are also directed to file the written statement with a copy thereof furnished to the applicant and to appear before Registrar on 17.08.2023 at 10:30 A.M. failing which the application shall be heard and decided in your absence.
Given under my hand and the seal of this Tribunal on this dated 02.02.2023.

BRANCH OFFICE: Cheeka, Haryana

POSSESSION NOTICE (FOR IMMOVABLE PROPERTY)

Whereas, the undersigned being the authorized officer of the Union Bank of India under the Securitization and Reconstruction of Financial Assets and Enforcement of Security Interest (Second) Act 2002 and in exercise of powers conferred under section 13(12) read with rule 3 of the Security Interest (Enforcement) Rules, 2002 issued/published notices upon the borrowers to repay the amount mentioned in the notices within 60 days from the date of receipt of the said notices. The borrowers having failed to repay the amount, notice is hereby given to the borrowers/Mortgagors/Guarantor in particular and the public in general that the undersigned has taken Symbolic Possession of the property described herein below in exercise of powers conferred on him/her under section 13(4) of the said Act read with rule 8 of the said rule on the dates mentioned against accounts.

The borrowers/Mortgagors/Guarantor in particulars and the public in general is hereby cautioned not to deal with the properties and any dealings with the properties will be subject to the charge of the Union Bank Of India for an amount mentioned herein below besides interest and other charges/expenses against accounts.

Name of Account / Branch Office	Description of Property taken in Possession	Date and Amount of Demand Notice	Date of Taking Possession
1] M / S S i n g l a Enterprises through Pro. Shri Harshdeep Singla	All the piece and parcel of property admeasuring 2.5 Marlas representing the 5/98 share of land measuring 2 kanal 09 marla entered at Khewat No. 1414, Khatoni No. 1696, Now Khewat No. 1469. (One Only)	02.05.2022 Rs 6,96,851.00 (Rupees Six lac Ninety Six Thousand Eight Hundred Fifty Six Only)	27.07.2023
Khatoni No. 1748 Rect. No. 172, Killa No. 17/2 (2-9) situated at ward No. 12, Kaithal Road, Near Avtar Oil Mill, Cheeka, within the Municipal Limits of Cheeka Teh. Ghuhla vide Jamabandi for the year 2005-2006 & 2010-2011 owned by Smt. Rekha Rani W/o Jitender Kumar, Bounded By - North - Plot of Happy, South - Rasta, East - Plot of Surjeet Kaur, West - Plot of other owner.			
2] Shri Savirurf Shabri Husain S/o Abdul Rajjak	All the piece and parcel of property admeasuring 2 Marlas 20 x 27 feet representing the 1/60 share of land measuring 6 kanal 0 marla entered at Khewat No. 1205, Khatoni No. 1467, Now Khewat No. 1257, Khatoni No. 1515 Rect. No. 12, Kaithal Road, Cheeka, within the Municipal Limits of Cheeka Teh. Ghuhla vide Jamabandi for the year 2005-2006 & 2010-2011 owned by Shri Savirurf Shabri Husain S/O Abdul Rajjak, Bounded By - North - House of Harikesh and 4 feet wide street, South - Rice Sheller, East - Plot of Vedvati, West - Plot of other owner.	02.05.2022 Rs 2,86,425.90 (Rupees Two lac Eighty Six Thousand Four Hundred Twenty Five and Paise Ninety only)	27.07.2023

Date: 31.07.2023 Place: Cheeka Authorised Officer (UNION BANK OF INDIA)

THE BUSINESS DAILY.

FINANCIAL EXPRESS

FOR DAILY BUSINESS.

financialexpress.com

financialexp.ep.in

Chandigarh

